

"ਜਦੋਂ ਤੁਸੀਂ ਆਪਣੇ ਸਰਵਉੱਚ ਟੀਚੇ 'ਤੇ ਪਹੁੰਚਦੇ ਹੋ, ਤਾਂ ਇੱਕ ਨਵਾਂ ਟੀਚਾ ਚੁਣੋ।"

- ਜੇ ਵੈਨ ਆਂਡਾਲ

ਯੋਗਤਾ ਪੁਸ਼ਟੀ ਕਰਨ ਵਾਲੇ ਪੱਤਰ ਦਾ ਜਵਾਬ ਕਿਵੇਂ ਦੇਣਾ ਹੈ

ਐਮਵੇ ਹਰੇਕ ਪੁਰਸਕਾਰ ਯੋਗਤਾ/Q ਮਹੀਨੇ ਦੀ ਸਮੀਖਿਆ ਕਰਦਾ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਕਾਰੋਬਾਰ ਐਮਵੇ ਦੀ ਵਿਕਰੀ ਅਤੇ ਮਾਰਕੀਟਿੰਗ ਯੋਜਨਾ ਅਤੇ ਆਚਰਣ ਦੇ ਨਿਯਮਾਂ ਦੀ ਭਾਵਨਾ ਅਤੇ ਅਖੰਡਤਾ ਦੇ ਅਨੁਕੂਲ ਹੈ। ਸਾਰੇ ਪੁਰਸਕਾਰ ਦਿੱਤੇ ਜਾਣ ਅਤੇ ਮਾਨਤਾ ਦਿੱਤੇ ਜਾਣ ਤੋਂ ਪਹਿਲਾਂ ਐਮਵੇ ਦੀ ਸਮੀਖਿਆ ਅਤੇ ਮਨਜ਼ੂਰੀ ਦੇ ਅਧੀਨ ਹੁੰਦੇ ਹਨ।

ਹੇਠਾਂ ਕੁਝ ਪੇਇੰਟਸ ਦਿੱਤੇ ਗਏ ਹਨ ਜਿੰਨ੍ਹਾਂ ਨੂੰ ਭੇਜੇ ਗਏ ਯੋਗਤਾ ਪੁਸ਼ਟੀਪੱਤਰ ਦਾ ਜਵਾਬ ਦਿੰਦੇ ਸਮੇਂ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

- ✓ ਕੇਵਲ ਉਸ ਮਹੀਨੇ ਦੇ ਵੇਰਵਿਆਂ ਨਾਲ ਜਵਾਬ ਦਿਓ ਜਿਸ ਵਾਸਤੇ ਜਾਣਕਾਰੀ ਦੀ ਬੇਨਤੀ ਕੀਤੀ ਗਈ ਹੈ।
- ✓ ਅਪਣਾਈਆਂ ਗਈਆਂ ਰਣਨੀਤੀਆਂ ਅਤੇ ਕਾਰੋਬਾਰੀ ਅਭਿਆਸਾਂ ਦੀਆਂ ਵਿਆਪਕ ਵਿਆਖਿਆਵਾਂ ਸ਼ਾਮਲ ਕਰੋ।
- ✓ ਸੰਚਾਰ ਵਿੱਚ ਉਜਾਗਰ ਕੀਤੇ ਵਿਸ਼ੇਸ਼ ਨੁਕਤਿਆਂ ਦਾ ਜਵਾਬ ਦਿਓ।
- ✓ ਕੁਆਲੀਫਾਇੰਗ ਮਹੀਨੇ ਨੂੰ ਪੁਸ਼ਟੀ ਕਰਨ ਲਈ ਗਾਹਕਾਂ (ਤੁਹਾਡੀ ਆਪਣੀ ਅਤੇ ਡਾਊਨਲਾਈਨ ਵਿੱਚ ਯੋਗਦਾਨ ਪਾਉਣ ਵਾਲੀ) ਦੀ ਇੱਕ ਸੰਪੂਰਨ ਅਤੇ ਤਸਦੀਕਯੋਗ ਸੂਚੀ ਪ੍ਰਦਾਨ ਕਰੋ (ਨਾਮ ਅਤੇ ਸਹੀ ਸੰਪਰਕ ਨੰਬਰ)
- ✓ ਇੱਕ ਮਹੀਨੇ ਵਿੱਚ ਕੀਤੀ ਵਿਕਰੀ ਲਈ ਜਾਰੀ ਗਾਹਕ ਰਸੀਦਾਂ ਪ੍ਰਦਾਨ ਕਰੋ।
- ✓ ਕੰਮਨੀਕੇਸ਼ਨ ਵਿੱਚ ਦਿੱਤੇ ਗਏ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਜਵਾਬ ਦਿਓ।
- ✓ ਕਿਸੇ ਵੀ ਦੇਰੀ ਦੀ ਸੂਰਤ ਵਿੱਚ, ਕਿਰਪਾ ਕਰਕੇ ਆਪਣੇ ਅਕਾਊਂਟ ਮੈਨੇਜਰ ਨੂੰ ਸੂਚਿਤ ਕਰੋ ਜਾਂ QVG ਟੀਮ ਨੂੰ ਵਾਪਸ ਲਿਖੋ।

ਆਚਰਣ ਦੇ ਨਿਯਮਾਂ ਅਤੇ ਹੋਰ ਸਬੰਧਿਤ ਨੀਤੀਆਂ ਬਾਰੇ ਪੂਰੀ ਜਾਣਕਾਰੀ ਵਾਸਤੇ, ਕਿਰਪਾ ਕਰਕੇ ਸਾਡੀ ਵੈੱਬਸਾਈਟ 'ਤੇ ਜਾਓ - <https://www.amway.in/rulesOfConduct> ਜਾਂ ਕਿਊਆਰ ਕੋਡ ਨੂੰ ਸਕੈਨ ਕਰੋ ਜਾਂ ਸਾਨੂੰ plain_speak@amway.com 'ਤੇ ਲਿਖੋ।

